



13 ਜੁਲਾਈ, 2018

## **ਐਨਬ੍ਰਿਜ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟ ਜ਼ੀਰੋ ਦੁਆਰਾ ਅੱਗ ਅਤੇ ਕਾਰਬਨ ਮੋਨੋਆਕਸਾਈਡ ਨਾਲ ਸਬੰਧਤ ਮੌਤਾਂ ਨੂੰ ਘਟਾਉਣ ਵਿੱਚ ਬ੍ਰੈਂਪਟਨ ਫਾਇਰ ਅਤੇ ਫਾਇਰ ਮਾਰਸ਼ਲ ਦੀ ਪਬਲਿਕ ਫਾਇਰ ਸੇਫਟੀ ਕਾਉਂਸਿਲ ਦੀ ਮਦਦ ਕਰਦਾ ਹੈ**

ਬ੍ਰੈਂਪਟਨ, ਓਨਟਾਰੀਓ – ਅੱਜ, ਐਨਬ੍ਰਿਜ ਗੈਸ ਡਿਸਟ੍ਰੀਬਿਊਸ਼ਨ (Enbridge Gas Distribution), ਫਾਇਰ ਮਾਰਸ਼ਲ ਦੀ ਪਬਲਿਕ ਫਾਇਰ ਸੇਫਟੀ ਕਾਉਂਸਿਲ (Public Fire Safety Council) ਅਤੇ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (Brampton Fire and Emergency Services) ਨੇ ਘੋਸ਼ਣਾ ਕੀਤੀ ਕਿ ਉਹ ਘਰ ਦੀ ਸੁਰੱਖਿਆ ਵਿੱਚ ਸੁਧਾਰ ਲਿਆਉਣ ਅਤੇ ਅੱਗ ਅਤੇ ਕਾਰਬਨ ਮੋਨੋਆਕਸਾਈਡ ਨਾਲ ਸਬੰਧਤ ਮੌਤਾਂ ਨੂੰ ਖਤਮ ਕਰਨ ਲਈ ਭਾਈਵਾਲੀ ਕਰ ਰਹੇ ਹਨ।

ਬ੍ਰੈਂਪਟਨ ਫਾਇਰ (Brampton Fire) ਨੂੰ ਪ੍ਰੋਜੈਕਟ ਜ਼ੀਰੋ (Project Zero) ਰਾਹੀਂ 762 ਯੂਏ ਦੇ ਅਤੇ ਕਾਰਬਨ ਮੋਨੋਆਕਸਾਈਡ ਦੇ ਸੁਮੇਲ ਵਾਲੇ ਅਲਾਰਮ ਪ੍ਰਾਪਤ ਹੋਏ – ਪ੍ਰੋਜੈਕਟ ਜ਼ੀਰੋ ਜਨਤਕ ਜਾਣਕਾਰੀ ਦੇਣ ਵਾਲੀ ਇੱਕ ਮੁਹਿੰਮ ਹੈ, ਜੋ ਓਨਟਾਰੀਓ (Ontario) ਦੀਆਂ 30 ਮਿਊਨਿਸਿਪਲਟੀਜ਼ ਵਿੱਚ ਨਿਵਾਸੀਆਂ ਨੂੰ 6,600 ਤੋਂ ਵੱਧ ਅਲਾਰਮ ਮੁਹੱਈਆ ਕਰ ਰਹੀ ਹੈ। ਇਸ ਸਾਲ, ਐਨਬ੍ਰਿਜ ਨੇ ਪ੍ਰੋਜੈਕਟ ਜ਼ੀਰੋ ਵਿੱਚ \$200,000 ਦਾ ਨਿਵੇਸ਼ ਕੀਤਾ ਹੈ। 2009 ਤੋਂ, ਓਨਟਾਰੀਓ ਦੇ ਅੱਗ ਦੇ ਵਿਭਾਗਾਂ ਨੂੰ ਪ੍ਰੋਜੈਕਟ ਜ਼ੀਰੋ ਦੇ ਹਿੱਸੇ ਦੇ ਤੌਰ 'ਤੇ 34,384 ਅਲਾਰਮ ਮੁਹੱਈਆ ਕਰਾਏ ਗਏ ਹਨ।

ਜਦੋਂ ਸਹੀ ਢੰਗ ਨਾਲ ਲਗਾਏ ਜਾਣ ਅਤੇ ਸਾਂਭ-ਸੰਭਾਲ ਕੀਤੀ ਜਾਵੇ, ਤਾਂ ਯੂਏ ਦੇ ਅਤੇ ਕਾਰਬਨ ਮੋਨੋਆਕਸਾਈਡ ਦੇ ਸੁਮੇਲ ਵਾਲੇ ਅਲਾਰਮ ਜਲਦੀ ਚਿਤਾਵਨੀ ਦੇਣ ਵਿੱਚ ਮਦਦ ਕਰਦੇ ਹਨ, ਜੋ ਅੱਗ ਲੱਗਣ ਜਾਂ ਕਾਰਬਨ ਮੋਨੋਆਕਸਾਈਡ ਦੇ ਸੰਪਰਕ ਵਿੱਚ ਆਉਣ 'ਤੇ ਘਰ ਤੋਂ ਸੁਰੱਖਿਅਤ ਰੂਪ ਨਾਲ ਬਾਹਰ ਨਿੱਕਲਣ ਲਈ ਲੋੜੀਂਦੇ ਹਨ।

ਕਾਰਬਨ ਮੋਨੋਆਕਸਾਈਡ ਇੱਕ ਜ਼ਹਿਰੀਲੀ, ਗੰਧ-ਰਹਿਤ ਗੈਸ ਹੈ, ਜੋ ਕਈ ਕਿਸਮ ਦੇ ਆਮ ਬਲਣ ਵਾਲੇ ਪਦਾਰਥਾਂ ਦੇ ਪੂਰੀ ਤਰ੍ਹਾਂ ਨਾ ਜਲਣ ਕਰਕੇ ਪੈਦਾ ਹੁੰਦੀ ਹੈ। ਇਹ ਜ਼ਰੂਰੀ ਹੈ ਕਿ ਕਾਰਬਨ ਮੋਨੋਆਕਸਾਈਡ ਨੂੰ ਇਕੱਠੀ ਹੋਣ ਤੋਂ ਰੋਕਣ ਲਈ ਬਾਲਣ ਨੂੰ ਜਲਾਉਣ ਵਾਲੇ ਸਾਰੇ ਉਪਕਰਨਾਂ ਦੀ ਸਹੀ ਤਰ੍ਹਾਂ ਨਾਲ ਸਾਂਭ-ਸੰਭਾਲ ਕੀਤੀ ਜਾਵੇ। ਕਾਰਬਨ ਮੋਨੋਆਕਸਾਈਡ ਦੇ ਜ਼ਹਿਰੀਲੇਪਣ ਦੇ ਖਤਰਿਆਂ ਤੋਂ ਸੁਰੱਖਿਆ ਲਈ ਬਚਾਅ ਦੇ ਦੂਜੇ ਉਪਾਅ ਵਜੋਂ ਕਾਰਬਨ ਮੋਨੋਆਕਸਾਈਡ ਅਲਾਰਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

ਐਨਬ੍ਰਿਜ ਗੈਸ ਡਿਸਟ੍ਰੀਬਿਊਸ਼ਨ ਦੇ ਗ੍ਰਾਂਟ ਕਿਲਪੈਟਰਿਕ (Grant Kilpatrick) ਕਹਿੰਦੇ ਹਨ, “ਸਾਡੇ ਕੋਲ ਪ੍ਰਮਾਣ ਹੈ ਕਿ ਰੋਕਥਾਮ ਜ਼ਿੰਦਗੀਆਂ ਬਚਾਉਂਦੀ ਹੈ। ਇਹ ਜਾਣਦੇ ਹੋਏ, ਅਸੀਂ ਯੂਏ ਦੇ ਅਤੇ ਕਾਰਬਨ ਮੋਨੋਆਕਸਾਈਡ ਦੇ ਸੁਮੇਲ ਵਾਲੇ ਅਲਾਰਮ ਲਗਾਉਣ ਦੇ ਨਾਲ-ਨਾਲ, ਬਾਲਣ-ਜਲਾਉਣ ਵਾਲੇ ਉਪਕਰਨ ਦੀ ਸਹੀ ਸਾਂਭ-ਸੰਭਾਲ ਦੇ ਮਹੱਤਵ ਬਾਰੇ ਸਾਡੇ ਗਾਹਕਾਂ ਨੂੰ ਜਾਣਕਾਰੀ ਦੇਣ ਲਈ ਵਚਨਬੱਧ ਰਹਿੰਦੇ ਹਾਂ।”

ਓਨਟੈਰੀਓ ਫਾਇਰ ਮਾਰਸ਼ਲ ਅਤੇ ਫਾਇਰ ਮਾਰਸ਼ਲ ਦੀ ਪਬਲਿਕ ਫਾਇਰ ਸੇਫਟੀ ਕਾਉਂਸਿਲ ਦੇ ਮੁਖੀ, ਰੋਸ ਨਿਕੋਲਸ (Ross Nichols) ਕਹਿੰਦੇ ਹਨ, “ਇਹ ਜ਼ਰੂਰੀ ਹੈ ਕਿ ਓਨਟੈਰੀਓ ਵਾਸੀ ਖੁਦ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਕਾਰਬਨ ਮੋਨੋਆਕਸਾਈਡ ਦੇ ਜ਼ਹਿਰੀਲੇਪਣ ਤੋਂ ਬਚਾਉਣ।” ਉਹਨਾਂ ਨੇ ਅੱਗੇ ਕਿਹਾ, “ਆਪਣੇ ਘਰ ਦੀ ਹਰੇਕ ਮੰਜ਼ਲ ‘ਤੇ ਅਤੇ ਸੌਣ ਵਾਲੇ ਭਾਗਾਂ ਦੇ ਨਾਲ-ਨਾਲ ਕਾਰਬਨ ਮੋਨੋਆਕਸਾਈਡ ਅਲਾਰਮ ਲਗਾ ਕੇ – ਨਿਵਾਸੀ ਫਾਲਤੂ ਦੇ ਹਾਦਸਿਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ। ਪ੍ਰੋਜੈਕਟ ਜ਼ੀਰੋ ਇੱਕ ਬਹੁਮੁੱਲਾ ਪ੍ਰੋਗਰਾਮ ਹੈ, ਜੋ ਕਾਰਬਨ ਮੋਨੋਆਕਸਾਈਡ ਅਲਾਰਮਾਂ ਬਾਰੇ ਨਿਵਾਸੀਆਂ ਨੂੰ ਉਹਨਾਂ ਦੇ ਭਾਈਚਾਰੇ ਵਿੱਚ ਜਾਣਕਾਰੀ ਦੇਣ ਵਿੱਚ ਅੱਗ ਦੇ ਵਿਭਾਗਾਂ ਦੀ ਮਦਦ ਕਰਦਾ ਹੈ।”

ਬ੍ਰੈਂਪਟਨ ਮੇਅਰ ਲਿੰਡਾ ਜੈਫਰੀ (Linda Jeffrey) ਨੇ ਕਿਹਾ, “ਇਸ ਸ਼ਾਨਦਾਰ ਪ੍ਰੋਗਰਾਮ ਦੇ ਨਤੀਜੇ ਵਜੋਂ, ਸਾਡੇ ਕੋਲ ਬ੍ਰੈਂਪਟਨ ਦੇ ਨਿਵਾਸੀਆਂ ਲਈ ਯੂਥੋਂ ਦੇ ਅਤੇ ਕਾਰਬਨ ਮੋਨੋਆਕਸਾਈਡ ਸਬੰਧੀ ਵੱਧ ਅਲਾਰਮ ਮੁਹੱਈਆ ਕਰਨ ਦਾ ਮੌਕਾ ਹੈ।” ਉਹਨਾਂ ਨੇ ਅੱਗੇ ਕਿਹਾ, “ਅਸੀਂ ਜਾਣਦੇ ਹਾਂ ਕਿ ਉਹ ਜ਼ਿੰਦਗੀਆਂ ਬਚਾਉਂਦੇ ਹਨ ਅਤੇ ਸਾਡੇ ਨਿਵਾਸੀਆਂ ਦੀ ਸੁਰੱਖਿਆ ਬ੍ਰੈਂਪਟਨ ਫਾਇਰ ਲਈ ਅਤੇ ਸਿਟੀ ਲਈ ਤਰਜੀਹੀ ਹੈ।”

ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੇ ਮੁਖੀ ਬਿਲ ਬੋਇਸ (Bill Boyes) ਕਹਿੰਦੇ ਹਨ “ਅਸੀਂ ਜ਼ਿੰਦਗੀ ਬਚਾਉਣ ਵਾਲੇ ਅਲਾਰਮਾਂ ਦੇ ਇਸ ਦਿਲ ਖੋਲ੍ਹ ਕੇ ਕੀਤੇ ਦਾਨ ਲਈ ਐਨਬ੍ਰਿਜ਼ ਅਤੇ ਫਾਇਰ ਮਾਰਸ਼ਲ ਦੀ ਪਬਲਿਕ ਸੇਫਟੀ ਕਾਉਂਸਿਲ ਦੇ ਧੰਨਵਾਦੀ ਹਾਂ।” ਉਹਨਾਂ ਨੇ ਅੱਗੇ ਕਿਹਾ, “ਸਾਡਾ ਕਰਮਚਾਰੀ ਦਲ (ਅਮਲਾ) ਇਹਨਾਂ ਨੂੰ ਲੋੜਵੰਦ ਘਰਾਂ ਵਿੱਚ ਵੰਡ ਸਕੇਗਾ ਕਿਉਂਕਿ ਉਹ ਸਾਡੇ ਭਾਈਚਾਰਿਆਂ ਵਿੱਚ ਪਹੁੰਚਦੇ ਹਨ, ਅਤੇ ਅਸੀਂ ਸਾਡੇ “ਹੋਟ ਜ਼ੋਨ” ਪ੍ਰੋਗਰਾਮ ਦੁਆਰਾ ਇਹਨਾਂ ਅਲਾਰਮਾਂ ਲਈ ਹੋਰ ਪ੍ਰਾਪਤਕਰਤਾਵਾਂ ਦੇ ਤੌਰ ‘ਤੇ ਸੰਭਾਵੀ ਤੌਰ ‘ਤੇ ਕੁਝ ਉੱਚ-ਜੋਖਮ ਵਾਲੇ ਅਤੇ ਕਮਜ਼ੋਰ ਸਮੂਹਾਂ ਦੀ ਪਛਾਣ ਕੀਤੀ ਹੈ।”

### **ਫਾਇਰ ਮਾਰਸ਼ਲ ਦੀ ਪਬਲਿਕ ਫਾਇਰ ਸੇਫਟੀ ਕਾਉਂਸਿਲ ਬਾਰੇ**

ਫਾਇਰ ਮਾਰਸ਼ਲ ਦੀ ਪਬਲਿਕ ਫਾਇਰ ਸੇਫਟੀ ਕਾਉਂਸਿਲ (ਕਾਉਂਸਿਲ) 1993 ਵਿੱਚ ਸਥਾਪਿਤ ਕੀਤੀ ਗਈ ਇੱਕ ਰਜਿਸਟਰਡ ਚੈਰਿਟੀ ਹੈ, ਜਿਸ ਦਾ ਮਕਸਦ ਹੈ “ਇੱਕ ਅਜਿਹੀ ਦੁਨੀਆ ਬਣਾਉਣਾ, ਜਿੱਥੇ ਕਿਸੇ ਨੂੰ ਵੀ ਅੱਗ ਕਾਰਨ ਨੁਕਸਾਨ ਨਾ ਹੋਵੇ।” ਓਨਟੈਰੀਓ ਫਾਇਰ ਮਾਰਸ਼ਲ (Ontario Fire Marshal) ਦੀ ਅਗਵਾਈ ਵਿੱਚ, ਅਤੇ ਔਫਿਸ ਆਫ ਫਾਇਰ ਮਾਰਸ਼ਲ ਐਂਡ ਐਮਰਜੈਂਸੀ ਮੈਨੇਜਮੈਂਟ (Office of the Fire Marshal and Emergency Management) ਦੇ ਸਮਰਥਨ ਨਾਲ, ਕਾਉਂਸਿਲ ਸਪੱਸਰਸ਼ਿਪਸ ਅਤੇ ਜਨਤਕ ਸੁਰੱਖਿਆ ਵਿੱਚ ਦਿਲਚਸਪੀ ਰੱਖਣ ਵਾਲੇ ਵੱਖ-ਵੱਖ ਸਮੂਹਾਂ ਅਤੇ ਵਿਅਕਤੀਆਂ ਨਾਲ ਭਾਈਵਾਲੀਆਂ ਰਾਹੀਂ ਅੱਗ ਦੀ ਰੋਕਥਾਮ ਅਤੇ ਜਨਤਕ ਜਾਣਕਾਰੀ ਨੂੰ ਅੱਗੇ ਵਧਾਉਂਦੀ ਹੈ। ਕਾਉਂਸਿਲ ਨੂੰ [Twitter @FMPFSC](#) ‘ਤੇ ਫਾਲੋ ਕਰੋ।

### **ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਬਾਰੇ**

ਬ੍ਰੈਂਪਟਨ ਇੱਕ ਜੇਸ਼ੀਲਾ, ਵੰਨ-ਸੁਵੰਨਾ ਅਤੇ ਵਿਕਾਸਸ਼ੀਲ ਭਾਈਚਾਰਾ ਹੈ, ਅਤੇ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦੀ ਆਪਣੇ ਭਾਈਚਾਰੇ ਨੂੰ ਬੇਜੋੜ ਸੇਵਾ ਦੇਣ ਦੀ ਲੰਮੀ ਪਰੰਪਰਾ ਰਹੀ ਹੈ। 1853 ਵਿੱਚ ਬ੍ਰੈਂਪਟਨ ਦੀ ਪਹਿਲੀ ਫਾਇਰ ਬ੍ਰਿਗੇਡ ਤਕ ਆਪਣੀ ਸ਼ੁਰੂਆਤ ਵਾਲੀ ਸੇਵਾ ਨੂੰ ਕਾਇਮ ਰੱਖਦੇ ਹੋਏ, ਵਿਭਾਗ ਨੇ 150 ਤੋਂ ਵੀ ਵੱਧ ਸਾਲਾਂ ਤੋਂ ਸਿਟੀ ਅਤੇ ਬ੍ਰੈਂਪਟਨ ਦੇ ਨਿਵਾਸੀਆਂ ਨੂੰ ਮਾਣ ਕਰਨ ਯੋਗ ਅਤੇ ਨਵੀਨਤਾਕਾਰੀ ਸੇਵਾ ਦਿੱਤੀ ਹੈ। ਵਿਭਾਗ ਨੂੰ ਅੱਗ ਸਬੰਧੀ ਸੇਵਾਵਾਂ ਵਿੱਚ, ਨਵੀਆਂ ਪਹਿਲਕਦਮੀਆਂ, ਸਿਖਲਾਈ, ਜੁਗਤਾਂ ਅਤੇ ਤਕਨੀਕ, ਜੋ ਜ਼ਿੰਦਗੀਆਂ ਅਤੇ ਪ੍ਰਾਪਰਟੀ ਦੀ ਰੱਖਿਆ ਕਰਨ ਵਿੱਚ ਮਦਦ ਕਰਦੀ ਹੈ, ਵਿੱਚ ਆਗੂ ਵਜੋਂ ਮਾਨਤਾ ਦਿੱਤੀ ਗਈ ਹੈ।

### **ਐਨਬ੍ਰਿਜ਼ ਗੈਸ ਡਿਸਟ੍ਰੀਬਿਊਸ਼ਨ ਬਾਰੇ**

ਐਨਬ੍ਰਿਜ਼ ਗੈਸ ਡਿਸਟ੍ਰੀਬਿਊਸ਼ਨ ਇੱਕ (Enbridge Gas Distribution Inc.) ਦਾ 170 ਸਾਲਾਂ ਦਾ ਇਤਿਹਾਸ ਹੈ ਅਤੇ ਇਹ ਕੈਨੇਡਾ ਦੀ ਸਭ ਤੋਂ ਵੱਡੀ ਕੁਦਰਤੀ ਗੈਸ ਡਿਸਟ੍ਰੀਬਿਊਸ਼ਨ ਕੰਪਨੀ ਹੈ। ਇਸਦੀ ਮਾਲਕੀ ਐਨਬ੍ਰਿਜ਼ ਇੱਕ ਦੇ ਕੋਲ ਹੈ, ਜੋ ਕਿ ਕੈਨੇਡਾ ਵਿੱਚ ਉਰਜਾ ਦੀ ਢੇਆ-ਢੁਆਈ ਅਤੇ ਵੰਡ ਵਿੱਚ ਸਭ ਤੋਂ ਅੱਗੇ ਹੈ, ਅਤੇ ਇਸਨੂੰ ਪਿਛਲੇ ਨੌਂ ਸਾਲਾਂ ਤੋਂ ਦੁਨੀਆਂ ਦੀਆਂ 100 ਸਭ ਤੋਂ ਵੱਧ ਟਿਕਾਊ ਕਾਰਪੋਰੇਸ਼ਨਾਂ (Global 100 Most

Sustainable Corporations) ਵਿੱਚੋਂ ਇੱਕ ਦਾ ਦਰਜਾ ਦਿੱਤਾ ਗਿਆ ਹੈ। ਐਨਬ੍ਰਿਜ ਗੈਸ ਡਿਸਟ੍ਰੀਬਿਊਸ਼ਨ ਓਨਟਾਰੀਓ (Ontario) ਵਿੱਚ ਦੇ ਮਿਲੀਅਨ ਤੋਂ ਵੱਧ ਗਾਹਕਾਂ ਨੂੰ ਕੁਦਰਤੀ ਗੈਸ ਪਹੁੰਚਾਉਂਦੀ ਹੈ। ਹੋਰ ਜਾਣਕਾਰੀ ਲਈ, [www.enbridgegas.com](http://www.enbridgegas.com) 'ਤੇ ਜਾਓ ਜਾਂ Twitter @EnbridgeGas 'ਤੇ ਸਾਨੂੰ ਫਾਲੋ ਕਰੋ।

-30-

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਇਹਨਾਂ ਨੂੰ ਸੰਪਰਕ ਕਰੋ:

ਕੈਥੀ ਐਸ਼ (Kathy Ash), ਫਾਇਰ ਮਾਰਸ਼ਲ ਦੀ ਪਬਲਿਕ ਫਾਇਰ ਸੇਫਟੀ ਕਾਉਂਸਿਲ

ਟੈਲੀਫੋਨ: 1-866-379-6668 ਐਕਸਟੈਨਸ਼ਨ 105

ਈਮੇਲ: [kathy.ash@firesafetycouncil.com](mailto:kathy.ash@firesafetycouncil.com)

ਨੈਟਲੀ ਸਟੋਗਡਿਲ (Natalie Stogdill), ਮੀਡੀਆ ਕੋਆਰਡੀਨੇਟਰ, ਸਿਟੀ ਆਫ ਬ੍ਰੈਂਪਟਨ

ਟੈਲੀਫੋਨ: 905-874-3654

ਈਮੇਲ: [natalie.stogdill@brampton.ca](mailto:natalie.stogdill@brampton.ca)

ਅਕਿਲਾ ਡ੍ਰੈਸੇਕੀ (Akilah Dressekie) ਐਨਬ੍ਰਿਜ ਗੈਸ ਡਿਸਟ੍ਰੀਬਿਊਸ਼ਨ

ਟੈਲੀਫੋਨ: 1-855-884-5112

ਈਮੇਲ: [enbridgegasmedia@enbridge.com](mailto:enbridgegasmedia@enbridge.com)